



Universal Declaration of Human Rights (Punjabi Version)



NATIONAL HUMAN RIGHTS COMMISSION
Faridkot House, Copernicus Marg, New Delhi-110001

ਮਨੁੱਖੀ ਅਧਿਕਾਰਾਂ ਦਾ ਵਿਸ਼ਵਾਹਿਆਪੀ ਐਲਾਨਨਾਮਾ

(੧੦ ਸਤੰਬਰ ੧੯੪੮ ਦੇ ਅਮਰਿਤਲਾਲ ਦੇ ਮਤ ਨੂੰ ੨੧੭-ਥੋ.੩। ਰਾਹੀਂ ਪ੍ਰਕਾਣ ਕੌਤਾ ਅਤੇ ਬੋਲਗਿਆ ਗਿਆ)

੧੦ ਸਤੰਬਰ ੧੯੪੮ ਨੂੰ ਸੰਕੁਚਤ ਰਾਸਟਰ ਦੇ ਅਮਰਿਤਲਾਲ ਨੇ ਮਨੁੱਖੀ ਹੱਦਾਂ ਦੇ ਵਿਸ਼ਵਾਹਿਆਪੀ ਐਲਾਨਨਾਮਾ ਨੂੰ ਪ੍ਰਕਾਣ ਕੌਤਾ ਅਤੇ ਬੋਲਗਿਆ ਗਿਆ ਹੈ। ਇਸ ਵਿਤਿਹੋਰਕ ਕਟਮ ਦੀ ਰਾਜਕੁਲ ਵਿਸ਼ਵਾਹਿਆਪੀ ਨੂੰ ਸਾਰੇ ਮੌਕਾਵਾਂ ਵਿੱਚ ਵਰਤ ਰਿਹਾ ਹੈ। ਇਸ ਵਿਤਿਹੋਰਕ ਕਟਮ ਦੀ ਰਾਜਕੁਲ ਵਿਸ਼ਵਾਹਿਆਪੀ ਨੂੰ ਪ੍ਰਕਾਣ ਕਰਨ ਅਤੇ ਵਿਨਾਂ ਵਿਖੇ ਵਾਜ਼ੀ ਜਾਂ ਸੋਫ਼ਰੀ ਕੋਲਕਾਰ ਦੇ ਇਸ ਨੂੰ ਬੈਚਟ, ਪਵਗਿਰ ਕਰਨ, ਪਕੇ ਸਾਵਦ ਅਤੇ ਇਸ ਬਾਰੇ ਸ਼ੁਭਲਾ ਅਤੇ ਹੋਰਾਂ ਵਿਦਿਅਕ ਆਦਾਵਿਆ ਵਿੱਚ ਯੋਗ ਸਾਡਕਾਰੀ ਦੇਣ ਦਾ ਸੰਚਾ ਦਿੱਤਾ ਹੈ।

ਮੁੱਖ ਕੰਦ :

ਜਦੋਂ ਇਹ ਮਨੁੱਖੀ ਪਾਰਿਵਾਰ ਦੇ ਸਾਰੇ ਮੌਕਾਵਾਂ ਦੀ ਪੁਰ ਪੰਦੱਤਲੀ ਅੰਡੀਂਦ ਬਾਨ ਅਤੇ ਬਣਾਈ ਹੋ ਨਾ ਟਾਲੇ ਜਾ ਸਕਣ ਵਾਲੇ ਅਧਿਕਾਰ ਸੀਸਾਰ ਵਿੱਚ ਆਜਾਈ, ਇਨਸਾਫ਼ ਅਤੇ ਅਮਨ ਦੀ ਨੌਜ਼ ਹੈ:

ਜਦੋਂ ਇਹ ਮਨੁੱਖੀ ਅਧਿਕਾਰਾਂ ਪ੍ਰਦੀ ਨਿਰਾਸਰ ਅਤੇ ਨਿਗਰਤ ਦਾ ਸਿੱਟ ਉਨੱਡ ਕਿਸਮ ਦੀਆਂ ਕਾਗਡਾਈਆਂ ਨਿਰਾਲੀਆਂ ਹੋ ਜਿਸ ਨਾਲ ਮਾਨਸਤਾ ਦੀ ਜਸੀਰ ਨੂੰ ਸਦਮਾ ਪੁਜਾ ਹੈ :

ਅਤੇ ਇਹ ਅਜਿਹੇ ਸੀਸਾਰ ਦੇ ਆਰਾਮਨ ਦੀ ਢੰਗ ਤੇ ਗੀਡ ਆਮ ਛੰਕਾਂ ਦਾ ਐਲਾਨ ਹੋ ਜਿਸ ਵਿੱਚ ਸਾਡਾ ਇਨਸਾਨੀ ਭਾਈਡਾਹਾ ਬੋਲਟ ਦੀ ਆਜਾਈ, ਵਿਸਵਾਸ ਦੀ ਆਜਾਈ ਅਤੇ ਡਰ ਤੇ ਗਹੀਬੀ ਵੀ ਆਜਾਈ ਮਾਣ ਸਕੇ।

ਜਦੋਂ ਇਸ ਤੋਂ ਪਹਿਲਾਂ ਕਿ ਮਨੁੱਖ ਬੋਬਸ ਹੋ ਕੇ ਆਪਣੀ ਚਾਠ ਦੇਣੇ ਜ਼ਹਾਮ ਤੇ ਦਮਨ ਦੇ ਬਿਹੁਪ ਕਗਾਵਾਂ ਕਰਨ ਉਤੇ ਉਂਡਰ ਆਏ, ਇਹ ਨਰੂੰਹੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਢਾਈ ਕਾਨੂੰਨ ਰਾਹੀਂ ਕੀਤੀ ਜਾਏ। ਜਦੋਂ ਇਹ ਜੂਰੀ ਹੈ ਕਿ ਮੁਲਕਾਂ ਦਰਵਾਜ਼ਾਨ ਸੰਖੇਧਾਂ ਦੇ ਵਿਕਾਸ ਨੂੰ ਉਤਕਾਹ ਮਿਲੇ।

ਜਦੋਂ ਇਹ ਸੰਕੁਚਤ ਰਾਸਟਰ ਦੇ ਦੇਸ਼ਾਂ ਨੇ ਅਪਣੇ ਚਾਰਟਰ ਵਿੱਚ ਮਨੁੱਖ ਦੇ ਕੁਨਿਆਦੀ ਅਧਿਕਾਰਾਂ, ਮਨੁੱਖ ਦੀ ਸ਼ਾਨਦਾਰੀ ਅਤੇ ਮਦਦਾਂ ਤੇ ਅੰਨ੍ਤਰਾਂ ਦੇ ਅੰਧਿਕਾਰਾਂ ਦੀ ਬਣਾਈ ਵਿੱਚ ਆਪਣਾ ਪੁਲਗਿਰਸਦਾਸ ਪਟਾਰ ਕੌਤਾ ਹੈ ਅਤੇ ਪ੍ਰਟ ਕੌਤਾ ਹੈ ਕਿ ਵਿਛਾਲ ਆਜਾਈ ਦੇ ਪ੍ਰਸਤਾ ਵਿੱਚ ਚੰਗੇਂ ਸਿਦਦੀ ਅਤੇ ਸਮਾਜਕ ਭਰੋਕੀ ਨੂੰ ਉਤਥਾਹਿਤ ਕੌਤਾ ਸਾਂਦੇਗਾ।

ਜਦੋਂ ਕਿ ਮੈਂਬਰ ਮੁਲਕਾਂ ਨੇ ਸੰਕੁਚਤ ਰਾਸਟਰ ਦੇ ਸਰਿਯੋਗ ਨਾਲ ਇਹ ਪ੍ਰਟ ਕੌਤਾ ਹੈ ਕਿ ਉਹ ਮਨੁੱਖੀ ਅਧਿਕਾਰਾਂ ਅਤੇ ਕੁਨਿਆਦੀ ਆਜਾਂਦੀਆਂ ਦੇ ਹੁੱਕ ਵਿੱਚ ਪਲੋਟ ਤੇ ਉਨ੍ਹਾਂ ਦੀ ਪਾਲਟਾ ਦੇ ਵਰਤਾਏ ਨੂੰ ਵਿਸ਼ਵਾਹਿਆਪੀ ਸਤਿਕਾਰ ਰਤਾਦਿਆਂ ਉਤਸ਼ਾਹਤ ਕੀਤੀ ਜਾਏਗਾ, ਜਦੋਂ ਕਿ ਇਨ੍ਹਾਂ ਹੁੱਕਾਂ ਤੇ ਆਜਾਂਦੀਆਂ ਦੀ ਸਾਡੀ ਸਮਝ ਉਤਥਾਹਿਤ ਪ੍ਰਟ ਨੂੰ ਪੂਰੀ ਤਰ੍ਹਾਂ ਸਕਾਰ ਕਰਨਾ ਇਕ ਅਤੀ ਮਹੱਤਵਪੂਰਵ ਗੱਲ ਹੈ।

ਇਸ ਲਈ ਹੁਣ ਪ੍ਰਾਨੇ ਦੀ ਜਨਰਲ ਅਸੈਂਬਲੀ ਐਲਾਨ ਕਰਦੀ ਹੈ ਕਿ ਮਨੁੱਖੀ ਅਧਿਕਾਰਾਂ ਵਾਲੇ ਵਿਸ਼ਵਿਆਪੀ ਐਲਾਨਨਾਮਾਂ ਸਭਨਾ ਲੋਕਾਂ ਤੇ ਸਭਨਾ ਮੁਲਕਾਂ ਦੀਆਂ ਸਾਂਝੀਆਂ ਪ੍ਰਾਪਤੀਆਂ ਦਾ ਇਕ ਮਾਪ ਦੰਡ ਹੈ ਅਤੇ ਜਿਸ ਦਾ ਉਦੇਸ਼ ਹੈ ਕਿ ਹਦ ਵਿਅਕਤੀ ਤੇ ਸਮਾਜ ਦਾ ਹੋਰ ਅੰਗ ਇਸ ਐਲਾਨਨਾਮੇ ਨੂੰ ਹੋਰਥਾਂ ਧਿਆਨ ਵਿਚ ਰਖਿਆਂ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀਆਂ ਪੱਤੀ ਸਹਿਤਕਾਰ ਨੂੰ ਉਤਸ਼ਾਹਤ ਕਰਦਿਆਂ ਇਸ ਸੰਬੰਧੀ ਲੋਕਾਂ ਨੂੰ ਸਿਖਿਅਤ ਕਰੇਗਾ ਅਤੇ ਰਾਸਟਰੀ ਤੇ ਅੰਤਰਰਾਸ਼ਟਰੀ ਪੱਧਰ ਉਤੇ ਉਸਾਰੂ ਕਦਮ ਚੁਕੇਗਾ, ਉਨ੍ਹਾਂ ਅਧਿਕਾਰਾਂ ਤੇ ਆਜ਼ਾਦੀਆਂ ਦੀ ਸੰਸਾਰ ਪੱਧਰੀ ਅਤੇ ਪ੍ਰਤਾਪਵਾਲੀ ਮਾਨਤਾ ਤੇ ਪਾਣਦਾ ਕਰਦਾ ਹੋਵੇਗਾ ਅਤੇ ਇਹ ਕੰਮ ਮੌਖਿਕ ਮੁਲਕ ਆਪਣੇ ਆਪਣੇ ਮੁਲਕਾਂ ਵਿਚ ਉਨ੍ਹਾਂ ਦੇ ਅਧਿਕਾਰ ਹੇਠ ਆਉਂਦੇ ਇਲਾਗਿਆਂ ਵਿਚ ਦੀ ਕਰਨਗੇ ।

ਆਰਟੀਕਲ: 1

ਸਾਰਾ ਮਨੁੱਖੀ ਪਰਿਵਾਰ ਆਪਣੀ ਮਹਿਸਾ, ਸਾਨ ਅਤੇ ਹੱਕਾਂ ਦੇ ਪੱਖੋਂ ਜਨਮ ਤੋਂ ਹੀ ਆਚਾਦ ਹੈ ਅਤੇ ਸੂਤੇ ਸਿੱਧ ਸਾਰੇ ਲੋਕ ਬਰਾਬਰ ਹਨ। ਉਨ੍ਹਾਂ ਸਭਨਾ ਨੂੰ ਤਹਵ ਅਤੇ ਜ਼ਮੀਨ ਦੀ ਸੰਗਾਤ ਮਿਲੀ ਹੋਈ ਹੈ ਅਤੇ ਉਨ੍ਹਾਂ ਨੂੰ ਭਰਾਤੀਆਂ ਦੀ ਭਾਵਨਾ ਰਥਿਦਿਆਂ ਆਪਣ ਵਿਚ ਵਿਚਲਟਾ ਚਹੀਰਾ ਹੈ।

ਆਰਟੀਕਲ: 2

ਹੋਰ ਵਿਅਕਤੀ ਨੂੰ ਭਾਵੇਂ ਉਸ ਦੀ ਕੋਈ ਨਸ਼ਨ, ਰੰਗ, ਲਿੰਗ, ਭਾਸ਼ਾ, ਧਰਮ, ਰਾਜਨੌਤਕ ਵਿਚਾਰਧਾਰਾ ਜਾਂ ਕੋਈ ਹੋਰ ਵਿਚਾਰਧਾਰੀ ਹੋਵੇ, ਭਾਵੇਂ ਉਸ ਦੀ ਕੋਈ ਵੀ ਜਾਇਦਾਦ ਹੋਵੇ ਅਤੇ ਭਾਵੇਂ ਉਸ ਦਾ ਕਿਤੇ ਵੀ ਜਨਮ ਹੋਇਆ ਹੋਵੇ ਤੇ ਉਸਦਾ ਕੋਈ ਵੀ ਤੁਭਥਾ ਹੋਵੇ, ਉਹ ਐਲਾਨਨਾਮੇ ਵਿਚ ਮਿਲੇ ਅਧਿਕਾਰਾਂ ਤੇ ਆਜ਼ਾਦੀਆਂ ਨੂੰ ਪ੍ਰਾਪਤ ਕਰਨ ਦਾ ਹੋਰ ਰਥਦਾ ਹੈ।

ਇਸ ਤੋਂ ਵੀ ਅੰਗੇ ਇਸ ਕੰਲ ਦਾ ਕੋਈ ਭੇਦ ਭਾਵ ਨਹੀਂ ਰੱਖਿਆ ਜਾਏਗਾ ਕਿ ਉਹ ਵਿਅਕਤੀ ਕਿਹੜੇ ਮੁਲਕ ਦਾ ਹੈ ਅਤੇ ਉਸ ਮੁਲਕ ਦਾ ਅੰਤਰਰਾਸ਼ਟਰੀ ਤੁਭਥਾ ਕਿਹੜੇ ਜਿਹਾ ਹੈ। ਇਸ ਕੰਲ ਦਾ ਵੀ ਪਿਆਲ ਨਹੀਂ ਰੱਖਿਆ ਜਾਏਗਾ ਕਿ ਉਹ ਵਿਅਕਤੀ ਕਿਸੇ ਆਚਾਦ ਮੁਲਕ ਦਾ ਹੈ, ਜਾਂ ਉਹ ਮੁਲਕ ਕਿਸੇ ਟਾਂਸਟ ਅਧੀਨ ਹੈ ਜਾਂ ਉਸ ਦਾ ਆਪਣਾ ਸਵੇਸ਼ਾਸਨ ਨਹੀਂ ਅਤੇ ਜਾਂ ਉਹ ਕਿਸੇ ਅਜਿਹੇ ਇਲਾਗੇ ਵਿਚ ਰਹਿੱਦਾ ਹੈ ਜਿਸ ਦੀ ਪ੍ਰਤੀਪੰਨਾ ਸੀਮਤ ਹੈ।

ਆਰਟੀਕਲ: 3

ਹੋਰ ਮਨੁੱਖ ਨੂੰ ਚਿੰਦਰੀ ਜ਼ੋਉਣ, ਆਜ਼ਾਦੀ ਅਤੇ ਸੁਰੱਖਿਆ ਦਾ ਹੋਰ ਹੈ ।

ਆਰਟੀਕਲ: 4

ਕਿਸੇ ਵੀ ਵਿਅਕਤੀ ਨੂੰ ਗੁਲਾਮ ਜਾਂ ਦਾਸ ਨਹੀਂ ਬਣਾਈਆ ਜਾਏਗਾ ਅਤੇ ਗੁਲਾਮਾਂ ਦਾ ਵਪਾਰ ਭਾਵੇਂ ਉਹ ਕਿਸੇ ਵੀ ਸ਼ਕਲ ਵਿਚ ਹੋਵੇ, ਕਦਮ ਦੀ ਮਨੁੱਖੀ ਹੈ।

ਆਰਟੀਵਲ: 5

ਕਿਸੇ ਵੀ ਵਿਅਕਤੀ ਨੂੰ ਤਸੌਰੇ ਨਹੀਂ ਦਿਤੇ ਜਾਣਕੇ ਅਤੇ ਉਸ ਨਾਲ ਅਟਮਲੁਥੀ ਚਰਤਾਏ ਨਹੀਂ ਕੀਤਾ ਜਾਏਗਾ ਅਤੇ ਉਸ ਨੂੰ ਇਹੋ ਜਿਹੀ ਸਜ਼ਾ ਨਹੀਂ ਦਿੱਤੀ ਜਾਏਗੀ ਜਿਸ ਦਾ ਮਨੋਰੂਪ ਉਸ ਨੂੰ ਨੌਹਾਂ ਕਰਨਾ ਹੋਵੇ।

ਆਰਟੀਵਲ: 6

ਹਰੇਕ ਵਿਅਕਤੀ ਨੂੰ ਕਾਨੂੰਨ ਸਾਹਮਣੇ ਇਕ ਇਨਸਾਨ ਵਜੋਂ ਪਿਲਟ ਦਾ ਹੱਕ ਮਿਲੇਗਾ।

ਆਰਟੀਵਲ: 7

ਸਰਨਾ ਲੋਕਾਂ ਨੂੰ ਕਾਨੂੰਨ-ਸਾਹਮਣੇ ਬਚਾਵਰ ਸੁਰੱਖਿਆ ਜਾਵੇਗਾ ਅਤੇ ਉਸ ਨੂੰ ਕਿਸੇ ਕੋਈ ਭਾਵ ਤੋਂ ਕਾਨੂੰਨ ਮੁਤਾਬਿਕ ਬਰਾਬਰ ਦੀ ਸੁਰੱਖਿਆ ਮਿਲੇਗੀ। ਸਰਨਾ ਲੋਕਾਂ ਨੂੰ ਕਿਸੇ ਵੀ ਭੇਟ ਭਾਵ ਦੇ ਪਿਲਾਵ ਬਰਾਬਰ ਦੀ ਸੁਰੱਖਿਆ ਮਿਲੇਗੀ ਅਤੇ ਕੋਈ ਭਾਵ ਕਰਨ ਵਾਲੀ ਉਕਸਾਹਟ ਵਿਡ੍ਯ ਵੀ ਉਸ ਨੂੰ ਬਰਾਬਰ ਦੀ ਸੁਰੱਖਿਆ ਮਿਲੇਗੀ।

ਆਰਟੀਵਲ: 8

ਸੋਕਰ ਕਿਸੇ ਵਿਅਕਤੀ ਨੂੰ ਮਹਿਸੂਸ ਹੁੰਦਾ ਹੈ ਕਿ ਸੰਵਿਧਾਨ ਜਾਂ ਕਾਨੂੰਨ ਭਾਵਿਤ ਮਿਲੇ ਭੁਨਿਆਦੀ ਅਧਿਕਾਰਾਂ ਦੀ ਉਠੱਖਣਾ ਹੋਈ ਹੈ ਤਾਂ ਉਸ ਵਿਅਕਤੀ ਨੂੰ ਯੋਗ ਨਿਆਂ ਪ੍ਰਾਪਤ ਕਰਨ ਲਈ ਰਾਫਟਾਂ ਟ੍ਰਿਬੂਨਨਾਂ ਤਕ ਪੜ੍ਹਿਓ ਕਰਨ ਦਾ ਹੋਣ ਹਾਸਲ ਹੈ।

ਆਰਟੀਵਲ: 9

ਕਿਸੇ ਵਿਅਕਤੀ ਨੂੰ ਐਥੋਂ ਆਪਿਊਦਰੇ ਦੱਗ ਜਾਂ ਮਨਮਰਨੀ ਨਾਲ ਗਿਫ਼ਤਾਰ, ਨਜ਼ਰਬੰਦ ਨਹੀਂ ਕੀਤਾ ਜਾਏਗਾ ਜਾਂ ਦੇਬ ਨਿਕਾਲਾ ਨਹੀਂ ਦਿੱਤਾ ਜਾਏਗਾ।

ਆਰਟੀਵਲ: 10

ਹਰੇਤ ਵਿਅਕਤੀ ਨੂੰ ਫੌਜਲਾਗੀ ਦੇਸ਼ ਲਗਾਣ ਦੀ ਸੂਕਤ ਵਿਚ ਆਪਣੇ ਹੱਥਾਂ ਤੇ ਕਿੰਮੇਵਾਰੀਆਂ ਨੂੰ ਪਿਲਟ ਲਈ ਇਕ ਸੁਤੰਤਰ ਤੇ ਲਿਰਪੈਂਡ ਟ੍ਰਿਬੂਨਲ ਅੱਗੇ ਨਿਆਂ ਪ੍ਰਾਪਤ ਕਰੇ ਜਨਰਲ ਸ਼ੁਟਰਾਈ ਦਾ ਹੱਕ ਹਾਸਲ ਹੈ।

ਆਰਟੀਕਲ: 11

1. ਹਰ ਇਹ ਵਿਅਕਤੀ ਜਿਸ ਉਤੇ ਸਜ਼ਾ-ਚਾਡਾ ਜੁਰਮ ਕਰਨ ਦਾ ਇਲਾਜ ਹੈ, ਉਹ ਉਦੋਂ ਤਰ ਆਪਣੇ ਆਪ ਨੂੰ ਤਿਰਣੋਥੇ ਸੱਣਟ ਦਾ ਹੱਕ ਰੱਖਦਾ ਹੈ ਜਦੋਂ ਤਕ ਕਾਨੂੰਨ ਮੁਤਾਬਿਕ ਪ੍ਰਕਾਰ ਮੁਕੱਦਮੇ ਇਹ ਉਸ ਨੂੰ ਦੇਗੀ ਨਹੀਂ ਕਰਾਰ ਦਿੱਤਾ ਜਾਂਦਾ। ਇਸ ਤੋਂ ਇਲਾਵਾ, ਉਸ ਵਿਅਕਤੀ ਨੂੰ ਦੇਖੀ ਤਾਂ ਹੀ ਨਹਿਰਾਇਆ ਜਾ ਸਕਦਾ ਹੈ ਉਸ ਨੂੰ ਮੁਕੱਦਮੇ ਵਿਚ ਆਪਣੀ ਸਫ਼ਾਈ ਲਈ ਭੇਜੀਂਦੀਆਂ ਤਾਰਮ ਸ਼ੁਲਤਾਂ ਦੇ ਸਾਥਨ ਮੁਹੱਈਆ ਕਰਾਏ ਗਏ ਹੋਣਗੇ।

2. ਕਿਸੇ ਵੀ ਵਿਅਕਤੀ ਨੂੰ ਕਿਸੇ ਗਲਤੀ ਕਰਨ ਕਰਕੇ ਕਿਸੇ ਦੇਛ-ਕੋਝ ਜੁਰਮ ਦਾ ਦੇਖੀ ਨਹੀਂ ਮੰਨਿਆ ਜਾਏਗਾ ਜੋ ਕਿਸੇ ਰਾਹਟਰੀ ਜਾਂ ਅੋਤਰਾਗਟਰੀ ਕਾਨੂੰਨ ਅਧੀਨ ਜੁਰਮ ਕਰਨ ਦੇ ਸਮੇਂ ਜੁਰਮ ਦੀ ਸੁਹੱਲਾ ਵਿਚ ਰਾ ਆਉਂਦਾ ਹੋਏ। ਨਾ ਹੀ ਉਸ ਵਿਅਕਤੀ ਨੂੰ ਉਸ ਤੋਂ ਪਹ ਸਜ਼ਾ ਦਾ ਸਕਦੀ ਹੈ ਜੋ ਜੁਰਮ ਕਰਨ ਸਮੇਂ ਉਸ ਜੁਰਮ ਲਈ ਨਿਰਧਾਰਤ ਕੀਤੀ ਗਈ ਸੀ।

ਆਰਟੀਕਲ: 12

ਕਿਸੇ ਵੀ ਵਿਅਕਤੀ ਦੇ ਨਿਜੀ ਜੀਵਨ ਵਿਚ, ਘਰ, ਪਰਿਵਾਰ ਜਾਂ ਉਸ ਦੇ ਰਿੱਠੀ ਪੰਤਰ ਵਿਚ ਆਪਣੀ ਦੱਸਲਾਂਦਾਂਜੀ ਨਹੀਂ ਕੀਤੀ ਜਾਏਗੀ ਅਤੇ ਨਾ ਹੀ ਉਸ ਦੇ ਮਾਣ ਸਨਮਾਨ ਤੇ ਬੰਧੁਤ ਨੂੰ ਧੱਤਾ ਪੁੱਚਾਇਆ ਜਾਏਗਾ। ਹਰੇਕ ਅਜਿਹੇ ਵਿਅਕਤੀ ਨੂੰ ਅਜਿਹੀ ਦੱਸਲਾਂਦਾਂਜੀ ਵਿਦੁਧ ਕਾਨੂੰਨ ਹੇਠ ਸੁਰੱਖਿਆ ਮਿਲੇਗੀ।

ਆਰਟੀਕਲ: 13

1. ਹਰੇਕ ਵਿਅਕਤੀ ਨੂੰ ਕਿਸੇ ਵੀ ਮੁਲਕ ਵਿਚ ਕਿਤੇ ਵੀ ਪੁੰਮਣ ਵਿਡ ਤੇ ਘਰ ਬਣਾਉਣ ਦੀ ਆਜ਼ਾਦੀ ਹੈ।

2. ਹਰੇਕ ਵਿਅਕਤੀ ਨੂੰ ਕਿਸੇ ਵੀ ਦੇਵ ਨੂੰ ਡਾਕ ਕੇ ਜਾਣ ਦਾ ਹੱਕ ਹਾਸ਼ਮ ਹੈ ਅਤੇ ਇਸ ਵਿਚ ਉਸ ਦਾ ਆਪਣਾ ਮੁਲਕ ਵੀ ਬਾਲ੍ਪ ਹੈ ਅਤੇ ਉਸ ਨੂੰ ਆਪਣੇ ਮੁਲਕ ਪਰਤਣ ਦਾ ਹੱਕ ਵੀ ਹਾਸ਼ਮ ਹੈ।

ਆਰਟੀਕਲ: 14

1. ਹਰੇਕ ਵਿਅਕਤੀ ਨੂੰ ਕਿਸੇ ਵੀ ਅਤਿਆਚਾਰ ਤੋਂ ਬਦਲ ਲਈ ਕਿਸੇ ਦੂਜੇ ਮੁਲਕ ਵਿਚ ਬਰਨ ਲੈਣ ਦਾ ਹੱਕ ਹਾਸ਼ਮ ਹੈ।

2. ਉਕਤ ਅਧਿਕਾਰ ਉਸ ਸੁਰਤ ਵਿਚ ਨਹੀਂ ਛਿਆ ਜਾ ਸਕਦਾ ਜਦੋਂ ਸੰਬੰਧਿਤ ਵਿਅਕਤੀ ਉਤੇ ਗੈਰਗਜਸ਼ੀ ਕਾਰਨਾਂ ਕਰਕੇ ਮੁਕੱਦਮਾ ਚਲ ਰਿਹਾ ਹੈਂ ਜਾਂ ਉਸ ਦੇ ਈਮ ਪ੍ਰੈਨਿਕ ਦੇ ਉਦੇਸ਼ ਅਤੇ ਸਿਧਾਂਤਾਂ ਦੇ ਉਲਟ ਜਾਂਦੇ ਹੋਣ।

ਆਰटੀਕਲ: 15

1. ਹੋਰ ਵਿਅਕਤੀ ਨੂੰ ਕੌਮੀਆਤ ਦਾ ਹੱਦ ਹਾਸਲ ਹੈ।
2. ਕਿਸੇ ਵੀ ਵਿਅਕਤੀ ਨੂੰ ਆਪਣੁਦੇ ਦੇਂਗ ਨਾਲ ਉਸ ਦੀ ਕੌਮੀਆਤ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਸ ਤੋਂ ਆਪਣੀ ਕੌਮੀਆਤ ਬਦਲਣ ਦਾ ਅਧਿਕਾਰ ਥੋਹਿਆ ਜਾ ਸਕਦਾ ਹੈ।

ਆਰਟੀਕਲ: 16

1. ਸਭ ਧਾਰਨ ਮਰਦਾਂ ਤੇ ਔਰਤਾਂ ਨੂੰ ਕਿਸੇ ਦੀ ਨਸ਼ਤ, ਕੌਮੀਆਤ ਜਾਂ ਪਥਮ ਆਈ ਦੇ ਬੰਧਨਾਂ ਤੋਂ ਮੁਕਤ ਹੋ ਕੇ ਵਿਆਹ ਬਦਨ ਦਾ ਅਤੇ ਆਪਣਾ ਪਰਿਵਾਰ ਸਿਰਜਣ ਦਾ ਹੱਦ ਹਾਸਲ ਹੈ। ਉਨ੍ਹਾਂ ਨੂੰ ਜਿਥੋਂ ਤੱਕ ਵਿਆਹਾਂ ਦਾ ਸੰਬੰਧ ਹੈ, ਬਹੁਭਾਵ ਹੱਦ ਹਾਸਲ ਹਨ ਅਤੇ ਪ੍ਰਾਈ ਦੇ ਸਮੇਂ ਤੋਂ ਤਲਥਾ ਆਈ ਦੇ ਸਮੇਂ ਜੋ ਮਿਲਦਾ ਹੈ ਜਾਂ ਇਤਾ ਜਾਂਦਾ ਹੈ, ਉਸ ਦੇ ਵੀ ਕੁਝ ਬਕਾਰੀਦਾਰ ਹੋ ਬਣਾ ਰਹਾ ਹੈ।
2. ਵਿਆਹ ਤੋਂ ਹੀ ਦੇ ਸੱਕੜਾ ਜੋਰਦ ਜੋਰਦ ਵਿਚੋਂ ਇੱਕੋ ਦੀ ਪੁਰੀ ਤੇ ਸੁਠਾਂਡ ਸਹਿਮਤੀ ਹੋਏਗੀ।
3. ਪਰਿਵਾਰ ਸਮਾਜ ਦੀ ਪੁਨਿਆਦੀ ਤੇ ਭੁਦਰਤੀ ਹਿਕਾਈ ਹੈ ਅਤੇ ਸਮਾਜ ਅਤੇ ਸੱਟੋਟ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰੇਗੀ।

ਆਰਟੀਕਲ: 17

1. ਹਰ ਇਕ ਨੂੰ ਇਕੱਠੇ ਜਾਂ ਮਿਲਕੇ ਜਾਇਦਾਦ ਬਹੀਦਾਣ ਦਾ ਹੱਦ ਹੈ।

ਆਰਟੀਕਲ: 18

1. ਕਿਸੇ ਵੀ ਵਿਅਕਤੀ ਨੂੰ ਆਪਣੁਦੇ ਦੇਂਗ ਨਾਲ ਉਸ ਦੀ ਜਾਇਦਾਦ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ।
2. ਹਰ ਇਕ ਵਿਅਕਤੀ ਨੂੰ ਇਹਨਾਂ ਦੀ ਆਜ਼ਾਦੀ ਹੈ, ਜੀਵੀ ਦੀ ਆਜ਼ਾਦੀ ਹੈ ਅਤੇ ਧਰਮ ਦੀ ਆਜ਼ਾਦੀ ਹੈ। ਇਸ ਅਧਿਕਾਰ ਵਿਚ ਆਪਣਾ ਧਰਮ ਜਾਂ ਵਿਸ਼ਵਾਸ ਬਲਦਾਣ ਦਾ ਹੱਦ ਬਾਬਲ ਹੈ। ਇਸ ਵਿਚ ਉਸਨੂੰ ਇਕੱਠੇ ਜਾਂ ਭਾਈਚਾਰੇ ਰੂਪ ਵਿਚ, ਗੁਪਤ ਜਾਂ ਪਲਾਟ ਰੂਪ ਵਿਚ ਅਧਿਕ ਧਰਮ ਦੀਆਂ ਸਿਆਫਾਵਾਂ ਦੇਣ ਦਾ, ਰਾਇਡਾਂ ਕਾਇਮ ਬਣਾਂਦਾ, ਪਾਂਧੁਨਾ ਕਰਨ ਦਾ ਅਤੇ ਤਿਉਹਾਰ ਵਹੀਂ ਮਨੁਸ਼ਣ ਦਾ ਹੱਦ ਹੈ ਸ਼ਾਸਲ ਹੈ।

ਆਰਟੀਕਲ: 19

- ਹਰੇਕ ਵਿਅਕਤੀ ਨੂੰ ਆਪਣੀ ਰਾਏ ਰੰਖਣ ਅਤੇ ਪ੍ਰਕਾਰ ਬਰਨ ਦਾ ਹੱਦ ਹਾਸਲ ਹੈ। ਇਸ ਹੱਦ ਵਿਚ ਕਿੱਤੇ ਕਿਸੇ ਦੱਸਲ ਅੰਦਰਾਂ ਤੋਂ ਆਪਣੀ ਰਾਏ ਰੰਖਣ ਦੀ ਅਜ਼ਾਦੀ ਬਾਬਲ ਹੈ ਅਤੇ ਰਾਏ ਕਾਲ ਦੀਆਂ ਤੱਤਾਂ ਨੂੰ ਮੁਕਤ ਹੋ ਕੇ ਕਿਸੇ ਵੀ ਮਾਧਿਕ ਰਾਹੀਂ ਜਾਣਕਾਰੀ ਕੇ ਇਚਾਰ ਮੰਨਾਣ, ਲੈਣ ਤੇ ਜਾਣਕਾਰੀ ਦੇਣ ਦਾ ਹੱਦ ਇਸ ਅਧਿਕਾਰ ਵਿਚ ਬਾਬਲ ਹੈ।

ਆਰਟੀਕਲ: 20

1. ਹੋਰਕ ਵਿਅਕਤੀ ਨੂੰ ਪ੍ਰਕਾਸ਼ਨ ਦਿਵੱਠ ਕਰਨ ਅਤੇ ਸ਼ਕਾਵਾਂ ਬਣਾਉਣ ਦਾ ਹੱਕ ਹਾਸਲ ਹੈ।
2. ਕਿਸੇ ਨੂੰ ਵੀ ਜਕਰਨ ਕਿਸੇ ਸਭਾ ਦਾ ਮੌਬਾਲ ਨਹੀਂ ਬਣਾਉਣਾ ਜਾ ਸਕਦਾ।

ਆਰਟੀਕਲ: 21

1. ਹਰ ਇਕ ਵਿਅਕਤੀ ਨੂੰ ਆਪਣੇ ਮੁਲਕ ਵਿਚ ਜਿਥੇ ਜਾਂ ਪ੍ਰਤੀਕਰ ਦੇਗ ਨਾਲ ਛੁਣੇ ਨੁਮਾਇਓਕਾਂ ਵਾਹੀਂ ਮਰਕਾਰ ਵਿਚ ਸ਼ੁਮਲੀਅਤ ਦਾ ਹੱਕ ਹਾਸਲ ਹੈ।
2. ਹੋਰਕ ਬੰਦੇ ਨੂੰ ਜਨਤਰ ਸੇਵਾਵਾਂ ਰਕਬ ਬਾਸਟਰੀਕਰਨ ਦਾ ਹੱਕ ਹਾਸਲ ਹੈ।
3. ਸਰਕਾਰ ਦੀ ਸੱਤਾ ਤੇ ਉਸਦੀ ਮਹਿਸੂਸੀ ਲੋਕਾਂ ਦੀ ਮਹਿਸੂਸੀ ਉੱਤੇ ਆਧਾਰਤ ਹੋਣੇਗੀ। ਇਸ ਮਹਿਸੂਸੀ ਦਾ ਪ੍ਰਗਟਾਵਾ ਸਮੇਂ ਸਮੇਂ ਹੋਣ ਵਾਲੀਆਂ ਗੁਪਤ ਥੋੜ੍ਹੇ ਪਰਿਵਾਰਾਂ ਵਾਹੀਂ ਨਿਰਪੰਖ ਦੇਣਾਂ ਦੁਆਰਾ ਜਾਂ ਇਸ ਨਾਲ ਮੇਲ ਖਾਂਦੀਆਂ ਹੋਰ ਸੁਤਤਰ ਵਿਧੀਆਂ ਰਾਹੀਂ ਕੀਤਾ ਜਾਵੇਗਾ।

ਆਰਟੀਕਲ: 22

ਹੋਰਕ ਵਿਅਕਤੀ ਨੂੰ ਸਮਾਜ ਦਾ ਮੌਬਾਲ ਹੋਣ ਤੇ ਨਾਤੇ ਸਮਾਜਿਕ ਸੁਰੱਖਿਆ 'ਦਾ ਅਧਿਕਾਰ ਹੈ ਅਤੇ ਉਹ ਵਾਸਟਰੀ ਕਰਨਾਂ ਰਾਹੀਂ ਜਾਂ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਅਤੇ ਸਰਬੰਧਿਤ ਮੁਲਕ ਦੇ ਸਾਧਨਾਂ ਦੀ ਵਰਤੋਂ ਕਰਨਾ ਹੋਇਆ ਆਪਣੇ ਆਰਥਕ, ਸਮਾਜਕ ਤੇ ਸਾਂਝਿਅਤਾਰਥ ਹੋਂਕਾਂ ਦੀ ਪ੍ਰਤੀ ਕਰਨ ਦਾ ਹੱਕਦਾਰ ਹੈ ਜੋ ਉਸ ਦੀ ਸਖ਼ਸ਼ੀਅਤ ਦੇ ਸੁਤਤਰ ਵਿਕਾਸ ਤੇ ਉਸਦੇ ਮਾਣ ਰਾਨ ਲਈ ਸ਼ੁਰੂ ਹੋਵੇਗਾ।

ਆਰਟੀਕਲ: 23

1. ਹੋਰਕ ਵਿਅਕਤੀ ਨੂੰ ਕੰਮ ਕਰਨ ਦਾ ਅਧਿਕਾਰ ਆਪਣੀ ਮਹਿਸੂਸੀ ਪ੍ਰਤਾਪਿਕ ਨੋਕਾਂ ਦੀ ਤੋਣ ਕਰਨ, ਨੋਕਾਂ ਦੀਆਂ ਸੁਖਦੀਆਂ ਤੇ ਨਿਆਪੂਰਨ ਹਾਲਤਾਂ ਮਾਲਟ ਦਾ ਅਧਿਕਾਰ ਹੈ ਅਤੇ ਨਾਲ ਹੀ ਉਸ ਨੂੰ ਬੇਤੁਲਾਗੀ ਵਿਚੁੱਪ ਸੁਰੱਖਿਆ ਪ੍ਰਦਾਨ ਕੀਤੇ ਜਾਣ ਦਾ ਹੱਕ ਹੈ।
2. ਹੋਰਕ ਵਿਅਕਤੀ ਨੂੰ ਚਿਨ੍ਹ ਕਿਸੇ ਫੇਦ ਬਾਵੇਂ ਤੋਂ ਬਚਾਵ ਕੀਮ ਲਈ ਬਚਾਵ ਤਨਾਸਾਹ ਲੇਣ ਦਾ ਹੱਕ ਹੈ।
3. ਜਿਹੜਾ ਵੀ ਵਿਅਕਤੀ ਕੰਮ ਕਰਦਾ ਹੈ ਉਸ ਨੂੰ ਨਿਆਪੂਰਨ ਅਤੇ ਮੁਨਾਸਿਥ ਮੇਹਨਤਾਨਾਂ ਰਾਸ਼ਨ ਕਰਣ ਦਾ ਹੱਕ ਹੈ। ਜਿਸ ਨਾਲ ਉਹ ਇਸ ਹੱਕ ਤੱਕ ਆਪਣੀ ਤੇ ਆਪਣੇ ਪਰਿਵਾਰ ਦੀ ਉਦਾਰ ਪ੍ਰਤੀ ਕਥ ਸ਼ੇਵੇ ਜਿਸ ਵਿਚ ਮਨੁੱਖੀ ਬਾਨ ਦਾ ਇੱਡਾ ਭੁੱਲਦ ਰਹੇ ਅਤੇ ਜੇਕਰ ਫੇੜ ਪਵੇਂ ਤਾਂ ਉਸ ਨੂੰ ਸਮਾਜ ਸੁਰੱਖਿਆ ਦੇ ਹੋਰ ਸਾਧਨ ਵਾਹੀ ਇਹ ਮੰਜਿਲ ਹਾਸ਼ਲ ਕਰਨ ਦਾ ਹੱਕ ਹੋਵੇਗਾ।
4. ਹੋਰਕ ਵਿਅਕਤੀ ਨੂੰ ਆਪਣੇ ਹਿੱਤੀਂ ਲਈ ਵਪਾਰਕ ਸਿਗਾਨ ਬਣਾਉਣ ਤੇ ਇਹਨਾਂ ਵਿਚ ਬਾਮਲ ਹੋਣ ਦਾ ਹੱਕ ਹੈ।

ਆਰਟੀਕਲ: 24

ਹਰ ਇਕ ਵਿਅਕਤੀ ਨੂੰ ਆਰਾਮ ਤੇ ਵਿਹਨ ਮਾਨਣ ਦਾ ਹੋਕ ਹੈ। ਇਸ ਵਿਚ ਹੋਮ ਦੇ ਮੁਨਾਜ਼ਬ ਪੰਡਿਆਂ ਦੀ ਹੋਦ ਬਾਗੀਲਾਂ ਹੈ ਅਤੇ ਸਮੇਂ ਸਮੇਂ ਤਨਖਾਹ ਸਮੇਤ ਛੁਟੀਆਂ ਲੈਣ ਦਾ ਹੋਕ ਵੀ ਸ਼ਾਮਲ ਹੈ।

ਆਰਟੀਕਲ: 25

1. ਹਰ ਇੱਕ ਵਿਅਕਤੀ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਤੇ ਭਰਾਈ ਲਈ ਇਕ ਬੰਗੇਰੇ ਜੀਵਨ ਮਿਆਰ ਮਾਨਣ ਦਾ ਹੋਕ ਹੈ। ਇਹ ਵਿਚ ਮੁਲਕ, ਕਪੜਾ, ਰਿਹਾਇਸ਼ ਅਤੇ ਡਾਕਟਰੀ ਸਹੂਲਤ ਅਤੇ ਲੋਡੀਂਗਾਂ ਸਮਾਜਕ ਸੇਵਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿਚ ਬੇਤੁਸ਼ਕਾਗੀ, ਥੀਮਾਨੀ, ਆਪਗਤਾ, ਵਿਧਵਾਪਨ, ਬੁਢੇਪਾ ਜਾਂ ਬੇਵੱਸ ਹਾਲਤਾਂ ਵਿਚ ਰੋਜ਼ੀ ਦੀ ਅਣਹੋਦ ਤੋਂ ਸਮਾਜਕ ਸੁਰੋਧਿਆਂ ਦੀ ਸਹੂਲਤ ਵੀ ਸ਼ਾਮਲ ਹੈ।

2. ਬੱਚੇ ਦੇ ਜੰਮਣ ਮੌਕੇ ਮਾਡਾ ਅਤੇ ਬਚਪਨ ਵਿਚ ਬੱਚੇ ਨੂੰ ਵਿਕਾਸ ਪਿਆਨ ਤੇ ਸਹਾਇਤਾ ਪ੍ਰਾਪਤ ਕਰਨ ਦਾ ਹੋਕ ਸ਼ਾਮਲ ਹੈ। ਸਾਰੇ ਬੱਚੇ ਭਾਵੇਂ ਉਹ ਵਿਆਹ ਤੋਂ ਪਿਛੇ ਪੈਦਾ ਹੋਣ ਤੇ ਭਾਵੇਂ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਉਕਤ ਸਮਾਜਕ ਸੁਰੋਧਿਆਂ ਮਾਨਣ ਦਾ ਹੋਕ ਹੈ।

ਆਰਟੀਕਲ: 26

1. ਹਰੇਕ ਵਿਅਕਤੀ ਨੂੰ ਵਿਦਿਆ ਹਾਸ਼ਮ ਕਰਨ ਦਾ ਹੋਕ ਹੈ। ਵਿਦਿਆ ਮੁਫਤ ਹੋਣੇਗੀ। ਘਟ ਤੋਂ ਘਟ ਪ੍ਰਾਇਸ਼ੀ ਵਿਦਿਆ ਮੁਫਤ ਹੋਣੇਗੀ। ਪ੍ਰਾਇਸ਼ੀ ਵਿਦਿਆ ਲਾਭਮੀ ਹੋਣੇਗੀ। ਤਕਨੀਕੀ ਤੇ ਕਿੱਤਾ ਸਿਰਿਆ ਤੱਤ ਹਰ ਇਕ ਦੀ ਪੁੱਤ੍ਰੀ ਹੋਣੇਗੀ। ਇਸ ਤਰ੍ਹਾਂ ਉਚੇਗੀ ਵਿਦਿਆ ਯੋਗਤਾ ਦੇ ਆਧਾਰ ਉੱਤੇ ਹਰ ਇਕ ਨੂੰ ਮਿਲ ਸਕਦੀ ਹੈ।

2. ਮਨੁੱਖੀ ਸਥਾਈਆਤ ਦੀ ਮੁਕਾਬਲ ਪ੍ਰਦਾਨ ਵਿਦਿਆ ਦਾ ਉਦੇਸ਼ ਹੋਏਗਾ। ਅਤੇ ਸਾਰੇ ਮੁਲਕਾਂ, ਨਸ਼ੀਲੀ ਤੇ ਧਾਰਮਿਕ ਸੰਗਠਨਾਂ ਵਿਚ ਮਨੁੱਖੀ ਅਧਿਕਾਰਾਂ ਪ੍ਰਤੀ ਦੇਸ਼ਤੀ ਤੇ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨਾ, ਵਿਦਿਆ ਦੀ ਮੰਜ਼ਿਲ ਹੋਏਗਾ। ਅਤੇ ਝਾਂਡੀ ਕਾਇਮ ਰਖਣ ਲਈ ਸੰਪੂਰਣ ਬਾਬਟਰ ਦੀਆਂ ਸਰਗਰਮੀਆਂ ਨੂੰ ਆਂਹੇ ਲੈ ਕੇ ਜਾਣੇਗੀ।

3. ਬੋਲਿਆਂ ਨੂੰ ਕਿਸ ਕਿਸ ਦੀ ਸਿੱਖਿਆ ਦੇਣੀ ਹੈ, ਇਸ ਦੀ ਚੇਣ ਕਰਨ ਦੀ ਪਹਿਲ ਮਾਰਿਆਂ ਨੂੰ ਮਿਲੇਗੀ।

ਆਰਟੀਵਲ: 27

1. ਹਰ ਇਕ ਵਿਅਕਤੀ ਨੂੰ ਆਪਣੇ ਭਾਈਚਾਰੇ ਦੀ ਸਰਿਆਦਾਰਕ ਜਿੱਦਤੀ ਵਿਚ ਇੱਥੁ ਕੇ ਭਾਗ ਲੈਣ ਦਾ ਹੋਂਕ ਹੋਏਗਾ। ਉਸ ਨੂੰ ਬੈਂਸਲ ਕਲਾਵਾਂ ਦਾ ਆਨੰਦ ਮਾਨਣ ਅਤੇ ਵਿਗਿਆਨਕ ਇੰਗਲੀ ਤੇ ਇਸ ਤੋਂ ਮਿਲੇ ਵਾਈਦਿਆ ਵਿਚੋਂ ਹਿੱਸਾ ਲੈਣ ਦਾ ਹੋਂਕ ਹੈ।
2. ਹਰ ਇਕ ਵਿਅਕਤੀ ਨੂੰ ਆਪਣੀ ਵਿਗਿਆਨਕ, ਸਾਹਿਤਕ ਜਾਂ ਕਲਾਤਮਕ ਬਿੜ ਦੇ ਨਡੀਜੇ ਵਜੋਂ ਵਿਖਲਾਵੀ ਤੇ ਮਾਫਿਕ ਪਥੋਂ ਗੁਰੰਗਿਆ ਲੈਣ ਦਾ ਹੋਂਕ ਹਾਸਲ ਹੈ।

ਆਰਟੀਵਲ: 28

ਹਰ ਇਕ ਵਿਅਕਤੀ ਨੂੰ ਸ਼ਬਦਕ ਤੇ ਅੰਤਰਾਕਸ਼ਰਾਂ ਨਿਜ਼ਾਮ ਵਿਚ ਵਿਚਡਣ ਦਾ ਹੋਂਕ ਹੈ ਜਿਥੋਂ ਇਸ ਐਲਾਨਤਾਮੇਂ ਵਿਚ ਸ਼ਾਮਲ ਕੀਤੇ ਹੋਂਕ ਤੇ ਆਜਾਈਆਂ ਨੂੰ ਪ੍ਰਤੀ ਤ੍ਰਿਕਾਂ ਸਾਕਾਰ ਕੀਤਾ ਜਾ ਸਕੇ ।

ਆਰਟੀਵਲ: 29

1. ਹਰ ਇਕ ਯੋਦੇ ਦੇ ਭਾਈਚਾਰੇ ਪਤੀ ਬੁਰਹੋਂਕੇ ਹਨ ਜਿਸ ਵਿਚ ਵਿਚਰ ਕੇ ਹੋ ਉਸ ਦੀ ਸ਼ਖਸੀਅਤ ਦਾ ਸੁਤੰਤਰ ਤੇ ਮੁਕੋਨ ਵਿਕਾਸ ਸੇਤੁ ਹੈ।
2. ਉਕਤ ਅਧਿਕਾਰਾਂ ਅਤੇ ਆਯਾਦੀਆਂ ਨੂੰ ਇਸਤੇਮਾਲ ਕਰਨਾਂਦਾਂ ਹੋਰ ਵਿਅਕਤੀ ਉਤੇ ਸਿਰਫ਼ ਕਾਨੂੰਨ ਮੁਕਾਬਿਕ ਬੰਦੀਆਂ ਜਾਂ ਸ਼ਕਤੀਆਂ ਅਤੇ ਇਨ੍ਹਾਂ ਦਾ ਮਨੋਰਥ ਕੇਵਲ ਹੇਠਾਂ ਹੋ ਹੈ ਤਾਂ ਜੋ ਹੋਰਨਾਂ ਦੇ ਹੋਂਕ ਤੇ ਆਜਾਈਆਂ ਨੂੰ ਪ੍ਰਾਹਣਾ ਦੁਦਾਈ ਜਾ ਸਕੇ ।
3. ਉਕਤ ਅਧਿਕਾਰਾਂ ਦੇ ਆਯਾਦੀਆਂ ਨੂੰ ਕਿਸੇ ਵੀ ਰਾਲੰਤ ਵਿਚ ਉਨ੍ਹਾਂ ਉਦੇਸ਼ਾਂ ਤੇ ਸਿਧਾਤਾਂ ਲਈ ਨਹੋਂ ਬਚਾਉਣਾ ਜਾਂਦਾ ਸੌ ਪ੍ਰਤੀਨ ਵਿੱਚ ਉਦੇਸ਼ਾਂ ਦੇ ਸਿਧਾਤਾਂ ਦੀ ਉਲੰਘਣਾ ਕਰਦੇ ਹੋਣ ।

ਆਰਟੀਵਲ: 30

ਇਸ ਐਲਾਨਤਾਮੇਂ ਵਿਚ ਇਹੀ ਜਿਸ ਵੀ ਗੱਲ ਜਾਂ ਨੁਕਤ ਦੀ ਵਿਆਹੀਆ ਬਾਰੇ ਕਿਸੇ ਪ੍ਰਟੋਟ, ਗਲੂਪ ਜਾਂ ਵਿਅਕਤੀ ਨੂੰ ਇਹ ਹੋਂਕ ਨਹੀਂ ਪਿਛਦਾ ਕਿ ਉਹ ਕੋਈ ਅੰਜ਼ਹੀ ਪ੍ਰਰਕਾਰਮੀ ਬੁਰੇ ਜਾਂ ਕੌਝੀ ਇਹੋ ਜਿਹਾ ਥੰਮ ਬਾਰੇ ਜਿਸ ਦਾ ਮਨੋਰਥ ਐਲਾਨਤਾਮੇਂ ਵਿਚ ਦਿੱਤੇ ਹੋਂਕੇ ਤੇ ਆਜਾਈਆਂ ਨੂੰ ਤਬਾਹ ਕਰਨਾ ਹੋਵੇ ।